

ਸ਼ੁੱਕਰਵਾਰ, 15 ਅਕਤੂਬਰ, 2021

ਪਿਆਰੇ ਮਾਤਾ-ਪਿਤਾ/ਸਰਪ੍ਰਸਤ ਅਤੇ ਹਾਲਟਨ ਵਿੱਚ ਗ੍ਰੇਡ 7-12 ਦੇ ਵਿਦਿਆਰਥੀਓ,

ਹਾਲਟਨ ਰੀਜਨ ਪਬਲਿਕ ਹੈਲਥ ਪਰਿਵਾਰਾਂ ਨੂੰ ਜ਼ੋਰਦਾਰ ਢੰਗ ਨਾਲ ਤਾਕੀਦ ਕਰ ਰਿਹਾ ਹੈ ਕਿ ਉਹ **ਕੇਵਲ ਸੀਮਤ ਸਮੇਂ ਲਈ** ਪੇਸ਼ ਕੀਤੇ ਜਾ ਰਹੇ ਹਾਲਟਨ ਦੇ ਸਕੂਲ-ਅਧਾਰਤ ਟੀਕਾਕਰਣ ਕਮਿਊਨਿਟੀ ਕਲੀਨਿਕਾਂ (School-based Immunization Community Clinics) ਵਿੱਚੋਂ ਕਿਸੇ ਇੱਕ ਵਿਖੇ ਅਪੋਇੰਟਮੈਂਟ ਬੁੱਕ ਕਰਕੇ ਮਹੱਤਵਪੂਰਨ ਸਕੂਲ-ਅਧਾਰਤ ਵੈਕਸੀਨਾਂ ਪ੍ਰਾਪਤ ਕਰਨ। ਕਲੀਨਿਕ ਸ਼ਾਮਾਂ ਅਤੇ ਵੀਕਐਂਡਾਂ ਨੂੰ ਪੇਸ਼ ਕੀਤਾ ਜਾ ਰਹੇ ਹਨ ਤਾਂ ਜੋ ਸਕੂਲ ਦੇ ਦਿਨ ਵਿੱਚ ਵਿਘਨ ਨਾ ਪਵੇ।

ਮੌਜੂਦਾ ਸਮੇਂ ਤੋਂ, 2004-2009 ਵਿੱਚ ਪੈਦਾ ਹੋਣ ਵਾਲੇ 25,000 ਤੋਂ ਵੱਧ ਹਾਲਟਨ ਵਿਦਿਆਰਥੀਆਂ ਦੀਆਂ [ਹੈਪਟਾਈਟਿਸ ਬੀ](#), [ਹਿਊਮਨ ਪੈਪੀਲੋਮਾਵਾਇਰਸ \(ਐਚਪੀਵੀ\)](#), ਅਤੇ [ਮੈਨਿੰਜੋਕੋਕਲ ACYW-135](#) ਵੈਕਸੀਨਾਂ, ਜੋ ਆਮਤੌਰ ਤੇ ਸਕੂਲ ਵਿੱਚ ਗ੍ਰੇਡ 7 ਵਿੱਚ ਦਿੱਤੀਆਂ ਜਾਂਦੀਆਂ ਹਨ ਪਰ ਜਿੰਨ੍ਹਾਂ ਵਿੱਚ ਮਹਾਮਾਰੀ ਕਰਕੇ ਵਿਘਨ ਪੈ ਗਿਆ ਸੀ, ਦੀਆਂ ਖੁਰਾਕਾਂ ਪੂਰੀਆਂ ਨਹੀਂ ਹੋਈਆਂ ਹਨ। ਇਹ ਇਮਿਊਨਾਈਜ਼ੇਸ਼ਨਾਂ ਛੂਤਕਾਰੀ ਬਿਮਾਰੀ ਵਿਰੁੱਧ ਵਿਅਕਤੀਆਂ ਅਤੇ ਸਾਡੇ ਭਾਈਚਾਰੇ ਦੀ ਰੱਖਿਆ ਕਰਨ ਦਾ ਮਹੱਤਵਪੂਰਨ ਹਿੱਸਾ ਹਨ ਅਤੇ ਮੈਨਿੰਜੋਕੋਕਲ ACYW-135 ਵੈਕਸੀਨ ਵਿਦਿਆਰਥੀਆਂ ਦੇ ਲਈ **ਲੋੜੀਂਦੀ ਹੈ** (ਇਮਿਊਨਾਈਜ਼ੇਸ਼ਨ ਐਂਡ ਸਕੂਲ ਪਿਊਪਲਜ਼ ਐਕਟ ਦੇ ਅਨੁਸਾਰ)।

ਅਕਤੂਬਰ ਦੇ ਅਖੀਰ ਵਿੱਚ ਕਲੀਨਿਕ ਬੰਦ ਹੋਣੇ ਸ਼ੁਰੂ ਹੋ ਜਾਣਗੇ, ਇਸ ਲਈ ਨਿਰਾਸ਼ਾ ਤੋਂ ਬਚਣ ਲਈ ਪਰਿਵਾਰਾਂ ਨੂੰ ਜਿੰਨੀ ਜਲਦੀ ਹੋ ਸਕੇ ਬੁੱਕ ਕਰਵਾਉਣਾ ਜ਼ਰੂਰੀ ਹੈ।

ਅਪੋਇੰਟਮੈਂਟ ਬੁੱਕ ਕਰੋ।

ਹੋਰ ਜਾਣਨ ਲਈ ਤੁਸੀਂ:

- [ਗ੍ਰੇਡ 7 ਸਕੂਲ-ਅਧਾਰਤ ਟੀਕਾਕਰਣ ਵੈੱਬ ਪੇਜ ਤੇ ਜਾ ਸਕਦੇ ਹੋ;](#)
- [ਹਾਲਟਨ ਦੀ ਸਕੂਲ ਅਧਾਰਤ ਟੀਕਾਕਰਣ ਤੱਥ ਸ਼ੀਟ ਪੜ੍ਹ ਸਕਦੇ ਹੋ;](#) (ਉਰਦੂ, ਚੀਨੀ, ਫਰੈਂਚ, ਸਪੈਨਿਸ਼, ਪੰਜਾਬੀ, ਅਰਬੀ ਵਿੱਚ ਵੀ ਉਪਲਬਧ); ਜਾਂ
- [ਸਕੂਲ-ਅਧਾਰਤ ਵੈਕਸੀਨਾਂ ਅਤੇ ਤੁਹਾਡਾ ਬੱਚਾ;](#) ਬਾਰੇ ਹਾਲਟਨ ਮਾਤਾ-ਪਿਤਾ ਦੀ ਬਲੋਗ ਪੋਸਟ ਪੜ੍ਹ ਸਕਦੇ ਹੋ
- 311 ਨੂੰ ਫੋਨ ਕਰ ਸਕਦੇ ਹੋ।

ਵਿਦਿਆਰਥੀਆਂ ਦੇ ਟੀਕਾਕਰਣ ਰਿਕਾਰਡਾਂ ਨੂੰ ਅੱਪ-ਟੂ-ਡੇਟ ਰੱਖਣ ਲਈ ਪਬਲਿਕ ਹੈਲਥ ਨੂੰ [ਸਾਰੀਆਂ ਵੈਕਸੀਨਾਂ ਦੀ ਰਿਪੋਰਟ ਕਰਨਾ](#) (ਕੋਵਿਡ-19 ਵੈਕਸੀਨਾਂ ਤੋਂ ਇਲਾਵਾ) ਮਹੱਤਵਪੂਰਨ ਹੈ। ਜੇ ਤੁਸੀਂ ਪਹਿਲਾਂ ਹੀ ਆਪਣੇ ਪ੍ਰਾਈਮਰੀ

ਦੇਖਭਾਲ ਪ੍ਰਦਾਤਾ ਕੋਲੋਂ ਇਹ ਵੈਕਸੀਨਾਂ ਪ੍ਰਾਪਤ ਕਰਨ ਦਾ ਪ੍ਰਬੰਧ ਕਰ ਚੁੱਕੇ ਹੋ ਤਾਂ [ਆਪਣਾ ਐਨਲਾਈਨ ਟੀਕਾਕਰਣ ਰਿਕਾਰਡ ਅੱਪਡੇਟ ਕਰਕੇ](#) ਜਾਂ 311 ਨੂੰ ਫੋਨ ਕਰਕੇ ਪਬਲਿਕ ਹੈਲਥ ਨੂੰ ਸੂਚਿਤ ਕਰਨਾ ਯਕੀਨੀ ਬਣਾਓ।

ਟੀਕਾਕਰਣ ਬਾਰੇ ਹੋਰ ਜਾਣਨ ਲਈ, [halton.ca/immunize](http://halton.ca/immunize) or 'ਤੇ ਜਾਓ ਜਾਂ 311 ਨੂੰ ਫੋਨ ਕਰੋ।

ਦਿਲੋਂ,



Dr. Hamidah Meghani (ਡਾ. ਹਮੀਦਾ ਮੇਘਾਨੀ)

Medical Officer of Health (ਮੈਡੀਕਲ ਐਫੀਸਰ ਔਫ ਹੈਲਥ)